

 Print Page

Sri Guru Granth Sahib

Displaying 326 of

ਐਸੇ ਘਰ ਹਮ ਬਹੁਤੁ ਬਸਾਏ ॥

Aisae Ghar Ham Bahuth Basaaeae ||

I lived in many such homes, O Lord,

ਗਉੜੀ (ਭ. ਕਬੀਰ) (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧੯

Raag Gauri Bhagat Kabir

ਜਬ ਹਮ ਰਾਮ ਗਰਭ ਹੋਇ ਆਏ ॥੧॥ ਰਹਾਉ ॥

Jab Ham Raam Garabh Hoe Aaeae ||1|| Rehaao ||

Before I came into the womb this time. ||1||Pause||

ਗਉੜੀ (ਭ. ਕਬੀਰ) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧

Raag Gauri Bhagat Kabir

ਜੋਗੀ ਜਤੀ ਤਪੀ ਬ੍ਰਹਮਚਾਰੀ ॥

Jogee Jathee Thapee Brehamachaaree ||

I was a Yogi, a celibate, a penitent, and a Brahmchaaree, with strict self-discipline.

ਗਉੜੀ (ਭ. ਕਬੀਰ) (੧੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧

Raag Gauri Bhagat Kabir

ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ ॥੨॥

Kabehoo Raajaa Shhathrapath Kabehoo Bhaekhaaree ||2||

Sometimes I was a king, sitting on the throne, and sometimes I was a beggar. ||2||

ਗਉੜੀ (ਭ. ਕਬੀਰ) (੧੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੨

Raag Gauri Bhagat Kabir

ਸਾਕਤ ਮਰਹਿ ਸੰਤ ਸਭਿ ਜੀਵਹਿ ॥

Saakath Marehi Santh Sabh Jeevehi ||

The faithless cynics shall die, while the Saints shall all survive.

ਗਉੜੀ (ਭ. ਕਬੀਰ) (੧੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੨

Raag Gauri Bhagat Kabir

ਰਾਮ ਰਸਾਇਨੁ ਰਸਨਾ ਪੀਵਹਿ ॥੩॥

Raam Rasaaein Rasanaa Peevehi ||3||

They drink in the Lord's Ambrosial Essence with their tongues. ||3||

ਗਉੜੀ (ਭ. ਕਬੀਰ) (੧੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੨

Raag Gauri Bhagat Kabir

ਕਹੁ ਕਬੀਰ ਪ੍ਰਭ ਕਿਰਪਾ ਕੀਜੈ ॥

Kahu Kabeer Prabh Kirapaa Keejai ||

Says Kabeer, O God, have mercy on me.

ਗਉੜੀ (ਭ. ਕਬੀਰ) (੧੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੩

Raag Gauri Bhagat Kabir

ਹਾਰਿ ਪਰੇ ਅਬ ਪੂਰਾ ਦੀਜੈ ॥੪॥੧੩॥

Haar Parae Ab Pooraa Dheejai ||4||13||

I am so tired; now, please bless me with Your perfection. ||4||13||

ਗਉੜੀ (ਭ. ਕਬੀਰ) (੧੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੩

Raag Gauri Bhagat Kabir

ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫ ॥

Gourree Kabeer Jee Kee Naal Ralaae Likhiaa Mehalaa 5 ||

Gauree, Kabeer Jee, With Writings Of The Fifth Mehl:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੬

ਐਸੇ ਅਚਰਜ ਦੇਖਿਓ ਕਬੀਰ ॥

Aiso Acharaj Dhaekhiou Kabeer ||

Kabeer has seen such wonders!

ਗਉੜੀ (ਭ. ਕਬੀਰ) (੧੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੪

Raag Gauri Guru Arjan Dev

ਦਧਿ ਕੈ ਭੋਲੈ ਬਿਰੋਲੈ ਨੀਰੁ ॥੧॥ ਰਹਾਉ ॥

Dhadhh Kai Bholai Birolai Neer ||1|| Rehaao ||

Mistaking it for cream, the people are churning water. ||1||Pause||

ਗਉੜੀ (ਭ. ਕਬੀਰ) (੧੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੪

Raag Gauri Guru Arjan Dev

ਹਰੀ ਅੰਗੂਰੀ ਗਦਹਾ ਚਰੈ ॥

Haree Angooree Gadhehaa Charai ||

The donkey grazes upon the green grass;

ਗਉੜੀ (ਭ. ਕਬੀਰ) (੧੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੪

Raag Gauri Guru Arjan Dev

ਨਿਤ ਉਠਿ ਹਾਸੈ ਹੀਗੈ ਮਰੈ ॥੧॥

Nith Outh Haasai Heegai Marai ||1||

Arising each day, he laughs and brays, and then dies. ||1||

ਗਉੜੀ (ਭ. ਕਬੀਰ) (੧੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੫

Raag Gauri Guru Arjan Dev

ਮਾਤਾ ਭੈਸਾ ਅੰਮੁਹਾ ਜਾਇ ॥

Maathaa Bhaisaa Anmuhaa Jaae ||

The bull is intoxicated, and runs around wildly.

ਗਉੜੀ (ਭ. ਕਬੀਰ) (੧੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੫

Raag Gauri Guru Arjan Dev

ਕੁਦਿ ਕੁਦਿ ਚਰੈ ਰਸਾਤਲਿ ਪਾਇ ॥੨॥

Kudh Kudh Charai Rasaathal Paae ||2||

He romps and eats and then falls into hell. ||2||

ਗਉੜੀ (ਭ. ਕਬੀਰ) (੧੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੫

Raag Gauri Guru Arjan Dev

ਕਹੁ ਕਬੀਰ ਪਰਗਟੁ ਭਈ ਖੇਡ ॥

Kahu Kabeer Paragatt Bhee Khaedd ||

Says Kabeer, a strange sport has become manifest:

ਗਉੜੀ (ਭ. ਕਬੀਰ) (੧੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੬

Raag Gauri Guru Arjan Dev

ਲੇਲੇ ਕਉ ਚੁਘੈ ਨਿਤ ਭੇਡ ॥੩॥

Laelae Ko Chooghai Nith Bhaedd ||3||

The sheep is sucking the milk of her lamb. ||3||

ਗਉੜੀ (ਭ. ਕਬੀਰ) (੧੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੬

Raag Gauri Guru Arjan Dev

ਰਾਮ ਰਮਤ ਮਤਿ ਪਰਗਟੀ ਆਈ ॥

Raam Ramath Math Paragattee Aaee ||

Chanting the Lord's Name, my intellect is enlightened.

ਗਉੜੀ (ਭ. ਕਬੀਰ) (੧੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੬

Raag Gauri Guru Arjan Dev

ਕਹੁ ਕਬੀਰ ਗੁਰਿ ਸੋਝੀ ਪਾਈ ॥੪॥੧॥੧੪॥

Kahu Kabeer Gur Sojhee Paaee ||4||1||14||

Says Kabeer, the Guru has blessed me with this understanding. ||4||1||14||

ਗਉੜੀ (ਭ. ਕਬੀਰ) (੧੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੭

Raag Gauri Guru Arjan Dev

ਗਉੜੀ ਕਬੀਰ ਜੀ ਪੰਚਪਦੇ ॥

Gourree Kabeer Jee Panchapadhae ||

Gauree, Kabeer Jee, Panch-Padas:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੬

ਜਿਉ ਜਲ ਛੋਡਿ ਬਾਹਰਿ ਭਇਓ ਮੀਨਾ ॥

Jio Jal Shhodd Baahar Bhaeio Meenaa ||

I am like a fish out of water,

ਗਉੜੀ (ਭ. ਕਬੀਰ) (੧੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੭

Raag Gauri Bhagat Kabir

ਪੂਰਬ ਜਨਮ ਹਉ ਤਪ ਕਾ ਹੀਨਾ ॥੧॥

Poorab Janam Ho Thap Kaa Heenaa ||1||

Because in my previous life, I did not practice penance and intense meditation. ||1||

ਗਉੜੀ (ਭ. ਕਬੀਰ) (੧੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੮

Raag Gauri Bhagat Kabir

ਅਬ ਕਹੁ ਰਾਮ ਕਵਨ ਗਤਿ ਮੋਰੀ ॥

Ab Kahu Raam Kavan Gath Moree ||

Now tell me, Lord, what will my condition be?

ਗਉੜੀ (ਭ. ਕਬੀਰ) (੧੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੮

Raag Gauri Bhagat Kabir

ਤਜੀ ਲੇ ਬਨਾਰਸ ਮਤਿ ਭਈ ਥੋਰੀ ॥੧॥ ਰਹਾਉ ॥

Thajee Lae Banaaras Math Bhee Thhoree ||1|| Rehaao ||

I left Benares - I had little common sense. ||1||Pause||

ਗਉੜੀ (ਭ. ਕਬੀਰ) (੧੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੮

Raag Gauri Bhagat Kabir

ਸਗਲ ਜਨਮੁ ਸਿਵ ਪੁਰੀ ਗਵਾਇਆ ॥

Sagal Janam Siv Puree Gavaaeiaa ||

I wasted my whole life in the city of Shiva;

ਗਉੜੀ (ਭ. ਕਬੀਰ) (੧੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੯

Raag Gauri Bhagat Kabir

ਮਰਤੀ ਬਾਰ ਮਗਹਰਿ ਉਠਿ ਆਇਆ ॥੨॥

Marathee Baar Magehar Outh Aaeiaa ||2||

At the time of my death, I moved to Magahar. ||2||

ਗਉੜੀ (ਭ. ਕਬੀਰ) (੧੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੯

Raag Gauri Bhagat Kabir

ਬਹੁਤੁ ਬਰਸ ਤਪੁ ਕੀਆ ਕਾਸੀ ॥

Bahuth Baras Thap Keeaa Kaasee ||

For many years, I practiced penance and intense meditation at Kaashi;

ਗਉੜੀ (ਭ. ਕਬੀਰ) (੧੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧੦

Raag Gauri Bhagat Kabir

ਮਰਨੁ ਭਇਆ ਮਗਹਰ ਕੀ ਬਾਸੀ ॥੩॥

Maran Bhaeiaa Magehar Kee Baasee ||3||

Now that my time to die has come, I have come to dwell at Magahar! ||3||

ਗਉੜੀ (ਭ. ਕਬੀਰ) (੧੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧੦

Raag Gauri Bhagat Kabir

ਕਾਸੀ ਮਗਹਰ ਸਮ ਬੀਚਾਰੀ ॥

Kaasee Magehar Sam Beechaaree ||

Kaashi and Magahar - I consider them the same.

ਗਉੜੀ (ਭ. ਕਬੀਰ) (੧੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧੦

Raag Gauri Bhagat Kabir

ਓਛੀ ਭਗਤਿ ਕੈਸੇ ਉਤਰਸਿ ਪਾਰੀ ॥੪॥

Oushhee Bhagath Kaisae Outharas Paaree ||4||

With inadequate devotion, how can anyone swim across? ||4||

ਗਉੜੀ (ਭ. ਕਬੀਰ) (੧੫) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧੧

Raag Gauri Bhagat Kabir

ਕਹੁ ਗੁਰ ਗਜ ਸਿਵ ਸਭੁ ਕੋ ਜਾਨੈ ॥

Kahu Gur Gaj Siv Sabh Ko Jaanai ||

Says Kabeer, the Guru and Ganaysha and Shiva all know

ਗਉੜੀ (ਭ. ਕਬੀਰ) (੧੫) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧੧

Raag Gauri Bhagat Kabir

ਮੁਆ ਕਬੀਰੁ ਰਮਤ ਸ੍ਰੀ ਰਾਮੈ ॥੫॥੧੫॥

Muaa Kabeer Ramath Sree Raamai ||5||15||

That Kabeer died chanting the Lord's Name. ||5||15||

ਗਉੜੀ (ਭ. ਕਬੀਰ) (੧੫) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧੧

Raag Gauri Bhagat Kabir

ਗਉੜੀ ਕਬੀਰ ਜੀ ॥

Gourree Kabeer Jee ||

Gauree, Kabeer Jee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੬

ਚੋਆ ਚੰਦਨ ਮਰਦਨ ਅੰਗਾ ॥

Chooa Chandhan Maradhan Angaa ||

You may anoint your limbs with sandalwood oil,

ਗਉੜੀ (ਭ. ਕਬੀਰ) (੧੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧੨

Raag Gauri Bhagat Kabir

ਸੋ ਤਨੁ ਜਲੈ ਕਾਠ ਕੈ ਸੰਗਾ ॥੧॥

So Than Jalai Kaath Kai Sangaa ||1||

But in the end, that body will be burned with the firewood. ||1||

ਗਉੜੀ (ਭ. ਕਬੀਰ) (੧੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧੨

Raag Gauri Bhagat Kabir

ਇਸੁ ਤਨ ਧਨ ਕੀ ਕਵਨ ਬਡਾਈ ॥

Eis Than Dhhan Kee Kavan Baddaaee ||

Why should anyone take pride in this body or wealth?

ਗਉੜੀ (ਭ. ਕਬੀਰ) (੧੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧੨

Raag Gauri Bhagat Kabir

ਧਰਨਿ ਪਰੈ ਉਰਵਾਰਿ ਨ ਜਾਈ ॥੧॥ ਰਹਾਉ ॥

Dhharan Parai Ouravaar N Jaaee ||1|| Rehaao ||

They shall end up lying on the ground; they shall not go along with you to the world beyond. ||1||Pause||

ਗਉੜੀ (ਭ. ਕਬੀਰ) (੧੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧੩

Raag Gauri Bhagat Kabir

ਰਾਤਿ ਜਿ ਸੋਵਹਿ ਦਿਨ ਕਰਹਿ ਕਾਮ ॥

Raath J Sovehi Dhin Karehi Kaam ||

They sleep by night and work during the day,

ਗਉੜੀ (ਭ. ਕਬੀਰ) (੧੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧੩

Raag Gauri Bhagat Kabir

ਇਕੁ ਖਿਨੁ ਲੇਹਿ ਨ ਹਰਿ ਕੋ ਨਾਮ ॥੨॥

Eik Khin Laehi N Har Ko Naam ||2||

But they do not chant the Lord's Name, even for an instant. ||2||

ਗਉੜੀ (ਭ. ਕਬੀਰ) (੧੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧੪

Raag Gauri Bhagat Kabir

ਹਾਥਿ ਤ ਡੋਰ ਮੁਖਿ ਖਾਇਓ ਤੰਬੋਰ ॥

Haathh Th Ddor Mukh Khaaeiou Thanbor ||

They hold the string of the kite in their hands, and chew betel leaves in their mouths,

ਗਉੜੀ (ਭ. ਕਬੀਰ) (੧੬) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧੪

Raag Gauri Bhagat Kabir

ਮਰਤੀ ਬਾਰ ਕਸਿ ਬਾਧਿਓ ਚੋਰ ॥੩॥

Marathee Baar Kas Baadhhiou Chor ||3||

But at the time of death, they shall be tied up tight, like thieves. ||3||

ਗਉੜੀ (ਭ. ਕਬੀਰ) (੧੬) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧੪

Raag Gauri Bhagat Kabir

ਗੁਰਮਤਿ ਰਸਿ ਰਸਿ ਹਰਿ ਗੁਨ ਗਾਵੈ ॥

Guramath Ras Ras Har Gun Gaavai ||

Through the Guru's Teachings, and immersed in His Love, sing the Glorious Praises of the Lord.

ਗਉੜੀ (ਭ. ਕਬੀਰ) (੧੬) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧੫

Raag Gauri Bhagat Kabir

ਰਾਮੈ ਰਾਮ ਰਮਤ ਸੁਖੁ ਪਾਵੈ ॥੪॥

Raamai Raam Ramath Sukh Paavai ||4||

Chant the Name of the Lord, Raam, Raam, and find peace. ||4||

ਗਉੜੀ (ਭ. ਕਬੀਰ) (੧੬) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧੫

Raag Gauri Bhagat Kabir

ਕਿਰਪਾ ਕਰਿ ਕੈ ਨਾਮੁ ਦ੍ਰਿੜਾਈ ॥

Kirapaa Kar Kai Naam Dhrirraaee ||

In His Mercy, He implants the Naam within us;

ਗਉੜੀ (ਭ. ਕਬੀਰ) (੧੬) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧੫

Raag Gauri Bhagat Kabir

ਹਰਿ ਹਰਿ ਬਾਸੁ ਸੁਗੰਧ ਬਸਾਈ ॥੫॥

Har Har Baas Sugandhh Basaaee ||5||

Inhale deeply the sweet aroma and fragrance of the Lord, Har, Har. ||5||

ਗਉੜੀ (ਭ. ਕਬੀਰ) (੧੬) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧੬

Raag Gauri Bhagat Kabir

ਕਹਤ ਕਬੀਰ ਚੇਤਿ ਰੇ ਅੰਧਾ ॥

Kehath Kabeer Chaeth Rae Andhhaa ||

Says Kabeer, remember Him, you blind fool!

ਗਉੜੀ (ਭ. ਕਬੀਰ) (੧੬) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧੬

Raag Gauri Bhagat Kabir

ਸਤਿ ਰਾਮੁ ਝੂਠਾ ਸਭੁ ਧੰਧਾ ॥੬॥੧੬॥

Sath Raam Jhoothaa Sabh Dhhandhhaa ||6||16||

The Lord is True; all worldly affairs are false. ||6||16||

ਗਉੜੀ (ਭ. ਕਬੀਰ) (੧੬) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧੬

Raag Gauri Bhagat Kabir

ਗਉੜੀ ਕਬੀਰ ਜੀ ਤਿਪਦੇ ਚਾਰਤੁਕੇ ॥

Gourree Kabeer Jee Thipadhae Chaarathukae ||

Gauree, Kabeer Jee, Ti-Padas And Chau-Tukas:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੬

ਜਮ ਤੇ ਉਲਟਿ ਭਏ ਹੈ ਰਾਮ ॥

Jam Thae Oulatt Bheae Hai Raam ||

I have turned away from death and turned to the Lord.

ਗਉੜੀ (ਭ. ਕਬੀਰ) (੧੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧੭

Raag Gauri Bhagat Kabir

ਦੁਖ ਬਿਨਸੇ ਸੁਖ ਕੀਓ ਬਿਸਰਾਮ ॥

Dhukh Binasae Sukh Keeou Bisaraam ||

Pain has been eliminated, and I dwell in peace and comfort.

ਗਉੜੀ (ਭ. ਕਬੀਰ) (੧੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧੭

Raag Gauri Bhagat Kabir

ਬੈਰੀ ਉਲਟਿ ਭਏ ਹੈ ਮੀਤਾ ॥

Bairee Oulatt Bheae Hai Meethaa ||

My enemies have been transformed into friends.

ਗਉੜੀ (ਭ. ਕਬੀਰ) (੧੭) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧੮

Raag Gauri Bhagat Kabir

ਸਾਕਤ ਉਲਟਿ ਸੁਜਨ ਭਏ ਚੀਤਾ ॥੧॥

Saakath Oulatt Sujan Bheae Cheethaa ||1||

The faithless cynics have been transformed into good-hearted people. ||1||

ਗਉੜੀ (ਭ. ਕਬੀਰ) (੧੭) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧੮

Raag Gauri Bhagat Kabir

ਅਬ ਮੋਹਿ ਸਰਬ ਕੁਸਲ ਕਰਿ ਮਾਨਿਆ ॥

Ab Mohi Sarab Kusal Kar Maaniaa ||

Now, I feel that everything brings me peace.

ਗਉੜੀ (ਭ. ਕਬੀਰ) (੧੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧੮

Raag Gauri Bhagat Kabir

ਸਾਂਤਿ ਭਈ ਜਬ ਗੋਬਿੰਦੁ ਜਾਨਿਆ ॥੧॥ ਰਹਾਉ ॥

Saanth Bhee Jab Gobidh Jaaniaa ||1|| Rehaao ||

Peace and tranquility have come, since I realized the Lord of the Universe. ||1||Pause||

ਗਉੜੀ (ਭ. ਕਬੀਰ) (੧੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੨੬ ਪੰ. ੧੯

Raag Gauri Bhagat Kabir